



ਸਕੂਲ ਡਿਸਟ੍ਰਿਕਟ ਨੰਬਰ 53

ਸਟ੍ਰੋਂਗਸਟਾਰਟ ਸੈਂਟਰ

ਮਾਪਿਆਂ ਲਈ ਹੈਂਡਬੁੱਕ

ਸਕੂਲ ਦੇ ਆਧਾਰ ਤੇ ਅਰਲੀ ਲਰਨਿੰਗ ਪ੍ਰੋਗ੍ਰਾਮ



ਕਮਿਊਨਿਟੀ ਫੋਨ ਨੰਬਰਾਂ ਦੀ ਸੂਚੀ ਤੁਹਾਡੇ ਫ਼ਸਿਲੀਟੇਟਰ ਕੋਲੋਂ
ਮਿਲ ਜਾਵੇਗੀ



ਸਕੂਲ ਡਿਸਟ੍ਰਿਕਟ ਨੰਬਰ 53 ਵੈਬਸਾਈਟ:

www.sd53.bc.ca

**“ਇਸ ਪ੍ਰੋਗਰਾਮ ਲਈ ਮਾਲੀ ਸਹਾਇਤਾ ਬ੍ਰਿਟਿਸ਼ ਕੋਲੰਬੀਆ
ਮਿਨਿਸਟ੍ਰੀ ਓਫ਼ ਏਜੂਕੇਸ਼ਨ ਵਲੋਂ ਮਿਲੀ ਹੈ ਅਤੇ ਸਾਨੂੰ
ਸਵੀਕਾਰਯੋਗ ਹੈ”**

ਮਾਪਿਆਂ / ਸੰਭਾਲ ਕਰਨ ਵਾਲਿਆਂ ਦੀ ਭੂਮਿਕਾ

- 😊 ਮਾਪੇ / ਸੰਭਾਲ ਕਰਨ ਵਾਲੇ ਹਰ ਵਕਤ ਆਪਣੇ ਬਚੇ ਵੱਲ ਧਿਆਨ ਰਖਣ
- 😊 ਮਾਪੇ/ਸੰਭਾਲ ਕਰਨ ਵਾਲਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੱਚਿਆਂ ਦੀਆਂ ਸਾਰੀਆਂ ਗਤਿਵਿਧਿਆਂ ਵਿਚ ਉਹਨਾਂ ਨਾਲ ਹਿੱਸਾ ਲੈਣਗੇ। ਉਹ ਪਾਸੇ ਬੈਠਕੇ ਬੱਚਿਆਂ ਨੂੰ ਦੇਖਣ ਦੀ ਬਜਾਏ ਉਹਨਾਂ ਦੀਆਂ ਖੇਡਾਂ ਵਿਚ ਸ਼ਾਮਿਲ ਹੋਣ।
- 😊 ਬੱਚਿਆਂ ਨੂੰ ਉਤਸ਼ਾਹਿਤ ਕਰਨ ਕਿ ਉਹ ਇਕ ਦੂਜੇ ਨਾਲ ਮਿਲ ਜੁਲ ਕੇ ਤੋਂ ਵਾਰੀਆਂ ਲੈਕੇ ਖੇਡਣ ਅਤੇ ਇਕ ਦੂਜੇ ਨਾਲ ਨਰਮੀ ਨਾਲ ਪੇਸ਼ ਆਉਣ।
- 😊 ਬੱਚਿਆਂ ਨੂੰ ਉਤਸ਼ਾਹਿਤ ਕਰਨ ਕਿ ਉਹ ਗੋਲ ਦਾਇਰੇ ਵਿਚ ਸ਼ਾਮਿਲ ਹੋਣ (ਚਾਹੇ ਥੋੜੇ ਸਮੇਂ ਵਾਸਤੇ ਹੀ), ਜੇ ਤੁਹਾਡਾ ਬਚਾ ਗੋਲ ਚੱਕਰ ਵਿਚ ਨਹੀਂ ਆਉਣਾ ਚਾਹੁੰਦਾ ਤਾਂ ਉਸਨੂੰ ਕੁਝ ਹੋਰ ਸ਼ਾਂਤੀ ਵਾਲਾ ਕੰਮ ਲਭ ਕੇ ਦਿਓ।
- 😊 ਆਪਣੇ ਬੱਚੇ ਨੂੰ ਉਤਸ਼ਾਹਿਤ ਕਰੋ ਕਿ ਉਹ ਕੁਝ ਹੋਰ ਕਰਨ ਤੋਂ ਪਹਿਲਾਂ ਆਪਣੇ ਖਡੋਣੇ ਸੰਭਾਲ ਦੇਵੇ।
- 😊 ਆਪਣੇ ਬੱਚੇ ਨੂੰ ਉਤਸ਼ਾਹਿਤ ਕਰੋ ਕਿ ਉਹ ਕਲਾਸ ਅਤੇ ਹਲਵੇ ਵਿਚ ਹੌਲੀ ਆਵਾਜ਼ ਵਿਚ ਬੋਲੇ ਅਤੇ ਥਪ ਥਪ ਕਰਕੇ ਨਾ ਤੁਰੇ।
- 😊 ਆਪਣੀਆਂ ਨਿਜੀ ਵਸਤੂਆਂ ਬੱਚਿਆਂ ਦੀ ਪਹੁੰਚ ਤੋਂ ਬਾਹਰ ਰਖੋ।
- 😊 ਜਦੋਂ ਤੁਸੀਂ ਇਥੇ ਆਓ, ਤਾਂ ਆਪਣੇ ਬੱਚੇ/ਬੱਚਿਆਂ ਨਾਲ ਹੱਸਣ ਖੇਡਣ ਅਤੇ ਮਜ਼ੇ ਕਰਨ ਵਾਸਤੇ ਤਿਆਰ ਹੋਕੇ ਆਓ।



ਕਿਸੇ ਵੀ ਸੁਝਾਓ, ਪ੍ਰਸ਼ਨ ਜਾਂ ਜਾਣਕਾਰੀ ਵਾਸਤੇ ਬਿਨਾਂ ਝਿੜਕ ਦੇ ਪ੍ਰਿੰਸਿਪਲ ਜਾਂ ਫਸਿਲਿਟੇਟਰ ਨੂੰ ਕਾਲ ਕਰ ਸਕਦੇ ਹੋ

ਸਟ੍ਰੰਗਸਟਾਰਟ ਸੈਂਟਰਾਂ ਵਿਚ ਸਵਾਗਤ ਹੈ

ਇਹ ਅਰਲੀ ਲਰਨਿੰਗ ਪ੍ਰੋਗ੍ਰਾਮ ਇਸ ਤਰ੍ਹਾਂ ਬਣਾਏ ਗਏ ਹਨ ਕਿ ਇਹ ਮਾਪਿਆਂ/ ਬਚਿਆਂ ਦੀ ਸੰਭਾਲ ਕਰਨ ਵਾਲੇ, ਉਹਨਾਂ ਦੇ ਬੱਚੇ, ਅਰਲੀ ਚਾਈਲਡਹੁਡ ਏਜੂਕੇਟਰ ਅਤੇ ਕਮਿਓਨਿਟੀ ਪਾਰਟਨਰਸ ਦੇ ਆਪਸੀ ਸਹਯੋਗ ਨਾਲ ਚੱਲਣਗੇ। ਸਕੂਲ ਡਿਸਟ੍ਰਿਕਟ ਨੰਬਰ 53 (ਓਕਾਨਾਗਨ ਸਿਮਿਲਕਾਮੀਨ), ਚਾਈਲਡ ਕਿਅਰ ਰਿਸੋਰਸ ਏਂਡ ਰੇਫਰਲ, ਇਨਟੀਰੀਅਰ ਹੇਲਥ, ਸਪੀਚ ਏਂਡ ਲੈਂਗੂਏਜ, ਸੱਪੋਰਟਿਡ ਚਾਈਲਡ ਡਿਵੈਲਪਮੈਂਟ, ਸਕਸੈਸ ਬਾਇ ਸਿਕਸ ਅਤੇ ਰੇਏਲ ਆਦਿ ਕੁਝ ਕਮਿਓਨਿਟੀ ਪਾਰਟਨਰਸ ਹਨ। ਇਹ ਪ੍ਰੋਗ੍ਰਾਮ ਮਾਪਿਆਂ ਤੇ ਉਹਨਾਂ ਦੇ 0 - 5 ਸਾਲ ਤੱਕ ਦੀ ਉਮਰ ਦੇ ਬਚਿਆਂ ਵਾਸਤੇ ਹਨ। ਇਹਨਾਂ ਪ੍ਰੋਗ੍ਰਾਮਾਂ ਦੀ ਫੰਡਿੰਗ ਮਿਨਿਸਟ੍ਰੀ ਓਫ਼ ਏਜੂਕੇਸ਼ਨ ਵੱਲੋਂ ਹੈ ਅਤੇ ਏਸਨੂ ਸਪੋਂਸੋਰ ਸਕੂਲ ਡਿਸਟ੍ਰਿਕਟ ਨੰਬਰ 53 ਕਰ ਰਿਹਾ ਹੈ। ਇਹਨਾਂ ਪ੍ਰੋਗ੍ਰਾਮਾਂ ਵਿਚ ਸਾਡੇ ਏਲਿਮੈਂਟਰੀ ਸਕੂਲਾਂ ਦੇ ਪ੍ਰਿੰਸਿਪਲਾਂ ਦਾ ਸੇਹਯੋਗ ਹੈ।

ਇਹ ਪ੍ਰੋਗ੍ਰਾਮ ਇਸ ਸੋਚ ਨਾਲ ਪਲਾਨ ਕੀਤਾ ਗਿਆ ਹੈ ਕਿ ਬੱਚੇ ਖੇਡਾਂ ਦੇ ਜ਼ਰੀਏ ਸਿਖਦੇ ਹਨ। ਅਸੀਂ ਸਮਝਦੇ ਹਾਂ ਕਿ ਬੱਚੇ ਦੀ ਜ਼ਿੰਦਗੀ ਵਿਚ ਜਨਮ ਤੋਂ ਲੈਕੇ ਸਕੂਲ ਦੀ ਉਮਰ ਵਿਚਲੇ ਸਾਲਾਂ ਦਾ ਸਮਾਂ ਬਹੁਤ ਮਹੱਤਵ ਰਖਦਾ ਹੈ। ਅਤੇ ਇਹਨਾਂ ਮੁਢਲੇ ਸਾਲਾਂ ਵਿਚ ਬੱਚਿਆਂ ਦਾ ਜੋ ਅਨੁਭਵ ਹੁੰਦਾ ਹੈ ਉਸਦਾ ਅਸਰ ਉਹਨਾਂ ਦੀ ਭਵਿੱਖ ਵਿਚ ਸਿਹਤ, ਭਲਾਈ ਅਤੇ ਜੀਵਨ ਭਰ ਵਿਦਵਤਾ ਤੇ ਪੈਂਦਾ ਹੈ। ਬੜੀ ਹੀ ਸਾਵਧਾਨੀ ਨਾਲ ਚੁਣੇ ਗਏ ਸਾਮਾਨ ਅਤੇ ਕਿਰਿਆਵਾਂ ਹਰੇਕ ਬਚੇ ਦੀ ਸਾਮਾਜਿਕ, ਭਾਵਨਾਤਮਿਕ, ਸਰੀਰਿਕ, ਸੰਗੀਆਨਿਕ ਅਤੇ ਮੁਢਲੀ ਸਾਖਰਤਾ ਵਿਚ ਵਾਧਾ ਲਿਆਉਣਗੇ। ਗੁਣਾਂ ਦਾ ਅਭਿਆਸ ਕਰਨ ਵਾਸਤੇ ਅਤੇ ਸੰਕਲ ਪੈਦਾ ਕਰਨ ਵਾਸਤੇ ਮੌਕੇ ਦਿੱਤੇ ਜਾਣਗੇ ਤਾਂਕੇ ਉਮਰ ਭਰ ਦੀ ਵਿਦਵਤਾ ਦੀ ਬੁਨਿਆਦ ਬਣ ਸਕੇ। ਇਸ ਨਾਲ ਨਾ ਸਿਰਫ ਮਾਤਾ ਪਿਤਾ ਆਪਣੇ ਬਚੇ ਦੇ ਮੁੱਢਲੇ ਵਿਦਵਤਾ ਅਨੁਭਵ ਵਿਚ ਹਿੱਸਾ ਲੈਣਗੇ ਬਲਕਿ ਉਹਨਾਂ ਦਾ ਹੋਰ ਮਾਪਿਆਂ ਨਾਲ ਮੇਲਜੋਲ ਹੋਵੇਗਾ ਅਤੇ ਉਹਨਾਂ ਨੂੰ ਬਚਿਆਂ ਦੇ ਵਿਕਾਸ ਬਾਰੇ ਕੀਮਤੀ ਜਾਣਕਾਰੀ ਵੀ ਮਿਲੇਗੀ।



ਪ੍ਰੋਗ੍ਰਾਮ ਦਾ ਸਮਾਂ



ਸੋਮਵਾਰ ਤੋਂ ਸ਼ੁੱਕਰਵਾਰ: 8:30 – 11:30 AM

- ਓਕਾਨਾਗਨ ਫੇਲਜ਼ ਏਲਿਮੈਂਟਰੀ ਸਕੂਲ
- ਓਲਿਵਰ ਏਲਿਮੈਂਟਰੀ ਸਕੂਲ

Okanagan Falls Elementary:

- Monday through Friday – 8:30 – 11:30 AM

ਸੋਮਵਾਰ ਤੋਂ ਸ਼ੁੱਕਰਵਾਰ: 8:45 – 11:45 AM

- ਕੈਸਟਨ ਏਲਿਮੈਂਟਰੀ ਸਕੂਲ

ਸਟ੍ਰੋਗਸਟਾਰਟ ਸੈਂਟਰ ਸਕੂਲ ਦੇ ਕੈਲੇਂਡਰ ਦੇ ਮੁਤਾਬਿਕ ਚੱਲਦੇ ਹਨ। ਡਿਸਟ੍ਰਿਕਟ ਦਾ ਕੈਲੇਂਡਰ ਸਾਡੀ ਵੇਬਸਾਈਟ ਤੇ ਉਪਲਬਧ ਹੈ। (www.sd53.bc.ca).

ਇਸ 3 ਘੰਟੇ ਦੇ ਪ੍ਰੋਗ੍ਰਾਮ ਦੌਰਾਨ ਤੁਸੀਂ ਅਤੇ ਤੁਹਾਡੇ ਪਰਿਵਾਰ ਨੂੰ ਜਦੋਂ ਸੌਖਾ ਲੱਗੇ ਉਦੋਂ ਆ ਸਕਦੇ ਹੋ। ਇਥੇ ਹਰ ਰੋਜ਼ ਵੱਖ ਵੱਖ ਕਿਰਿਆਵਾਂ ਅਤੇ ਗਤਿਵਿਧੀਆਂ ਕੀਤੀਆਂ ਜਾਣਗੀਆਂ, ਜਿਵੇਂ ਕਿ ਚਿਤ੍ਰ ਕਲਾ, ਪਾਣੀ ਖੇਡਾਂ, ਬੁਝਾਰਤਾਂ, ਨਾਟਕੀ ਰੂਪ ਵਿੱਚ ਖੇਡਾਂ, ਕਲਾ, ਸੰਗੀਤ, ਪੜ੍ਹਨਾ, ਸਰਕਲ ਟਾਈਮ ਅਤੇ ਪਲੇ ਡੇ ਆਦਿ, ਜੋ ਕਿ ਬੱਚੇ ਦੀ ਭਾਸ਼ਾ, ਸਰੀਰਿਕ, ਸੰਗੀਆਨਿਕ ਅਤੇ ਸਮਾਜਿਕ ਤੇ ਭਾਵਨਾਤਮਿਕ ਵਿਕਾਸ ਵਿੱਚ ਮਦਦ ਕਰਨਗੀਆਂ। ਪੌਸ਼ਟਿਕ ਸਨੈਕਸ ਵੀ ਦਿੱਤੇ ਜਾਣਗੇ।

2. ਦਖਲ ਅੰਦਾਜ਼ੀ

ਹੇਠ ਲਿਖੇ ਦਖਲ ਅੰਦਾਜ਼ੀ ਦੇ ਕੁਝ ਤਰੀਕੇ ਵਰਤੇ ਜਾਣਗੇ:

- 😊 ਬੱਚੇ ਦਾ ਧਿਆਨ ਆਦਰਸ਼ੋਗ ਤਰੀਕੇ ਨਾਲ ਪ੍ਰਾਪਤ ਕਰੇ
- 😊 ਨਿਕਟਤਾ ਤੇ ਸਪਰਸ਼ ਦੀ ਵਰਤੋਂ ਕਰੇ
- 😊 ਬੱਚੇ ਨੂੰ ਆਪਣੀਆਂ ਉਮੀਦਾਂ ਯਾਦ ਕਰਵਾਓ
- 😊 ਬੱਚੇ ਤੇ ਪਾਬੰਦੀਆਂ ਲਾਗੂ ਕਰਨ ਤੋਂ ਪਹਿਲਾਂ ਉਸ ਦੀਆਂ ਭਾਵਨਾਵਾਂ ਜਾਣ ਲਓ
- 😊 ਜਦੋਂ ਉਚਿਤ ਹੋਵੇ, ਉਦੋਂ ਬੱਚੇ ਦਾ ਧਿਆਨ ਕਿਸੇ ਪਾਸੇਓਂ ਹਟਾਓ
- 😊 ਸਮੱਸਿਆ ਨੂੰ ਹਲ ਕਰਨ ਦੇ ਹੁਨਰ ਵਿੱਚ ਆਦਰਸ਼ ਬਣੋ
- 😊 ਉਚਿਤ ਚੋਣਾਂ ਪੇਸ਼ ਕਰੋ
- 😊 ਸੁਭਾਵਿਕ ਤੇ ਤਰਕਸ਼ੀਲ ਸਿੱਟੇ ਵਰਤੋ
- 😊 ਦੁਬਾਰਾ ਸੋਧ ਦਿਓ
- 😊 ਜਦੋਂ ਸਮਾਣ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਉਸਦੀ ਵਰਤੋਂ ਸੀਮਿਤ ਕਰ ਦਿਓ
- 😊 ਆਪਣੇ ਆਪ ਖੇਡਣਾ (ਇਹ ਉਸ ਹਾਲਤ ਵਿੱਚ ਵਰਤੋ ਜਦੋਂ ਦੂਜੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਰਿਸਕ ਹੈ, ਤੇ ਕੇਵਲ ਉਦੋਂ ਵਰਤੋ ਜਦੋਂ ਕਿਸੇ ਬੱਚੇ ਦਾ ਬਹੁਤ ਹੀ ਘਾਤਕ ਵਿਵਹਾਰ ਹੋਵੇ)



ਹਦਾਇਤਾਂ ਤੇ ਅਨੁਸ਼ਾਸਨ

1. ਪਰਹੇਜ਼

ਪਰਹੇਜ਼ ਵਾਲੇ ਤਰੀਕੇ ਪੇਸ਼ਿਟਿਵ ਵਾਤਾਵਰਣ ਪੈਦਾ ਕਰਨ ਵਿਚ ਮਦਦ ਕਰਦੇ ਹਨ ਅਤੇ ਚੰਗਾ ਰਵਾਇਆ ਪ੍ਰੋਤਸਾਹਿਤ ਕਰਦੇ ਹਨ।

ਹੇਠ ਲਿਖੀਆਂ ਕਾਰਜਨੀਤੀਆਂ ਕੁਝ ਪਰਹੇਜ਼ ਵਾਲੇ ਤਰੀਕੇ ਹਨ:

- 😊 ਸਾਧਾਰਣ, ਸਪਸ਼ਟ ਤੇ ਸਥਿਤ ਹੱਦਾਂ ਰੱਖੋ
- 😊 ਪਾਬੰਦੀਆਂ ਬਾਰੇ ਸਪਸ਼ਟਿਕਰਣ ਸਿਧੇ ਰੂਪ ਵਿਚ ਕਰੋ
- 😊 ਪਾਬੰਦੀਆਂ ਨਾਕਾਰਾਤਮਿਕ ਤਰੀਕੇ ਦੀ ਬਜਾਏ ਪੇਸ਼ਿਟਿਵ ਤਰੀਕੇ ਨਾਲ ਲਾਓ
- 😊 ਸਵਾਲ ਕਰਨ ਦੀ ਬਜਾਏ ਇਹ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ

ਸ਼ਬਦਾਂ ਤੇ ਇਸ਼ਾਰਿਆਂ ਨਾਲ ਸਹੀ ਵਿਵਹਾਰ ਮਜ਼ਬੂਤ ਕਰੋ



ਅਰਲੀ ਚਾਈਲਡਹੁਡ ਸਿਖਿਅਕ (ਅਧਿਆਪਕ)

ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਮਾਪਿਆਂ/ਕੇਅਰਗਿਵੇਰਜ਼ ਨੂੰ ਦੂਜੇ ਪਰਿਵਾਰਾਂ ਨਾਲ ਮੇਲਜੋਲ ਬਣਾਉਣ ਅਤੇ ਮਿਲਣ ਲਈ ਇਕ ਅਦਭੁਤ ਮੌਕਾ ਹੈ। ਇਹ ਮਾਪਿਆਂ/ਬੱਚਿਆਂ ਦੀ ਸੰਭਾਲ ਕਰਨ ਵਾਲੇ ਅਤੇ ਬੱਚਿਆਂ ਲਈ ਘਰ ਤੋਂ ਬਾਹਰ ਦੇ ਵਾਤਾਵਰਣ ਵਿਚ ਸਿਖਣ ਦਾ ਚੰਗਾ ਮੌਕਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਕੱਠੇ ਕੰਮ ਕਰਕੇ ਅਸੀਂ ਆਪਣੀ ਕਮੀਉਨਿਟੀ ਵਿਚ ਇਸ ਪ੍ਰੋਗਰਾਮ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਇਹ ਪ੍ਰੋਗਰਾਮ ਘਰ ਤੇ ਸਕੂਲ ਵਿਚਕਾਰ ਆਮ ਵਰਗਾ ਸੰਬੰਧ ਪੈਦਾ ਕਰੇਗਾ।

ਓਲਿਵਰ ਏਲਿਮੈਂਟਰੀ ਸਟੁੱਗਸਟਾਰਟ ਸੈਂਟਰ

ਫ਼ਸਿਲੀਟੇਟਰ: Shannon Koteles - ਈ.ਸੀ.ਈ.
ਜਾਂ
Jason McAllister - ਪ੍ਰਿੰਸੀਪਲ
(250) 498-3468

ਓਕਾਨਾਗਨ ਫੇਲਜ਼ ਏਲਿਮੈਂਟਰੀ

ਸਟੁੱਗਸਟਾਰਟ ਸੈਂਟਰ

ਫ਼ਸਿਲੀਟੇਟਰ: ਸਮੈਨਥਾ ਜੇਮਜ਼ - ਈ.ਸੀ.ਈ.
ਮੈਂਟੈਸਰੀ ਟੀਚਰ
ਜਾਂ
Karen Sinclair - ਪ੍ਰਿੰਸੀਪਲ
(250) 497-5414

ਓਸੇਇਅਸ ਏਲਿਮੈਂਟਰੀ

ਸਟੁੱਗਸਟਾਰਟ ਸੈਂਟਰ

ਫ਼ਸਿਲੀਟੇਟਰ: Cindy Garnham - ਈ.ਸੀ.ਈ.
ਜਾਂ
Dave Foster - ਪ੍ਰਿੰਸੀਪਲ
(250) 495-7248

ਕੈਸਟਨ ਪ੍ਰਾਇਮਰੀ ਸਟੁੱਗਸਟਾਰਟ ਸੈਂਟਰ

ਫ਼ਸਿਲੀਟੇਟਰ: ਲਿੰਡਾ ਓਕਸਟ੍ਰਪ - ਈ.ਸੀ.ਈ.
ਜਾਂ
Shannon Miller - ਪ੍ਰਿੰਸੀਪਲ
(250) 485-4434



ਪ੍ਰੋਗ੍ਰਾਮ ਫਿਲੋਸਫੀ

ਸਟ੍ਰੋਂਗਸਟਾਰਟ ਸੈਂਟਰਾਂ ਵਿਚ ਅਸੀਂ ਸਮਝਦੇ ਹਾਂ ਕਿ:

- 😊 ਹਰੇਕ ਬੱਚਾ /ਪਰਿਵਾਰ ਨਿਰਾਲਾ ਹੈ ਤੇ ਹਰੇਕ ਨੂੰ ਆਦਰ ਅਤੇ ਮਾਨ ਮਿਲਣਾ ਚਾਹੀਦਾ ਹੈ;
- 😊 ਸਾਰੇ ਬੱਚਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਇਹ ਏਹਸਾਸ ਦਵਾਇਆ ਜਾਵੇਗਾ ਕਿ ਉਹ ਗਰੁਪ ਦਾ ਕੀਮਤੀ ਮੈਂਬਰ ਹਨ;
- 😊 ਮਾਤਾ ਪਿਤਾ ਬੱਚੇ ਦੀ ਮੁਢਲੀ ਸਿਖਿਆ ਦਾ ਅਨਿੱਖੜਵਾਂ ਅੰਗ ਹਨ, ਜਿਸ ਕਰਕੇ ਉਹ ਪ੍ਰੋਗ੍ਰਾਮ ਦੇ ਹਰ ਪਹਿਲੂ ਵਿਚ ਸ਼ਾਮਿਲ ਕੀਤੇ ਜਾਣਗੇ;
- 😊 ਇਹ ਜ਼ਰੂਰੀ ਹੈ ਕਿ ਪ੍ਰੋਗ੍ਰਾਮ ਅਤੇ ਵਾਤਾਵਰਣ ਇਸ ਤਰ੍ਹਾਂ ਦਾ ਹੋਵੇ ਕਿ ਹਰੇਕ ਬੱਚੇ ਦਾ ਭਾਵਨਾਤਮਿਕ, ਸਮਾਜਿਕ, ਸਰੀਰਿਕ, ਸੰਗੀਆਨਿਕ, ਅਤੇ ਮੁਢਲੇ ਸਾਖਰਤਾ ਦਾ ਵਿਕਾਸ ਹੋਵੇ- ਸਾਰੇ ਖੇਤਰ ਬਰਾਬਰ ਮਹੱਤਵ ਰਖਦੇ ਹਨ;
- 😊 ਬੱਚਿਆਂ ਨੂੰ ਆਪਣੇ ਆਪ ਨੂੰ ਰਚਨਾਤਮਿਕ ਤਰੀਕੇ ਨਾਲ ਜ਼ਾਹਿਰ ਕਰਨ ਵਾਸਤੇ ਵਖ ਵਖ ਮੌਕਿਆਂ ਦੀ ਲੋੜ ਹੈ;
- 😊 ਕਮਿਊਨਿਟੀ ਪਾਰਟਨਰਸ ਦੇ ਸ਼ਾਮਿਲ ਹੋਣ ਨਾਲ ਪ੍ਰੋਗ੍ਰਾਮ ਅਤੇ ਸਿਖਲਾਈ ਵਿਚ ਵਾਧਾ ਹੋਵੇਗਾ;
- 😊 ਮਾਪੇ ਬੱਚਿਆਂ ਦੇ ਵਿਕਾਸ ਦੇ ਵਿਸ਼ੇ ਬਾਰੇ ਸੂਚਿਤ ਰਹਣਾ ਚਾਹੁੰਦੇ ਹਨ;
- 😊 ਬੱਚਿਆਂ ਅਤੇ ਪਰਿਵਾਰਾਂ ਨੂੰ ਸੁਰਖਿਅਤ, ਪੋਸਿਟਿਵ ਅਤੇ ਸਿਹਤਮੰਦ ਜੀਵਨ ਵਾਲਾ ਵਾਤਾਵਰਣ ਮਿਲਣਾ ਚਾਹੀਦਾ ਹੈ; ਅਤੇ
- 😊 ਬੱਚਿਆਂ ਨੂੰ ਆਪਣੀ, ਦੂਜਿਆਂ ਦੇ ਅਤੇ ਵਾਤਾਵਰਣ ਦੀ ਇਜ਼ਤ ਕਰਨੀ ਸਿੱਖਣਗੇ;



ਨੀਤੀਆਂ

ਸਿਹਤ / ਬਿਮਾਰੀਆਂ

ਜਦੋਂ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਵਾਲੇ ਬੀਮਾਰ ਹੋਣ ਜਾਂ ਅੱਗੇ ਵਧਣ ਵਾਲੀ ਬਿਮਾਰੀ ਦੀ ਹਾਲਤ ਵਿਚ ਹੋਣ, ਤਾਂ ਉਹ ਸਟ੍ਰੋਂਗਸਟਾਰਟ ਸੈਂਟਰ ਨਾ ਆਉਣ। ਬਿਮਾਰੀ ਠੀਕ ਹੋਣ ਤੇ / ਫੈਮਿਲੀ ਡਾਕਟਰ ਜਾਂ ਮੈਡੀਕਲ ਹੇਲਥ ਓਫਿਸਰ ਦੀ ਇਜਾਜ਼ਤ ਨਾਲ ਉਹ ਮੁੜ ਪ੍ਰੋਗ੍ਰਾਮ ਵਿਚ ਆ ਸਕਦੇ ਹਨ।

ਕਿਰਪਾ ਕਰਕੇ ਆਪਣੇ ਬੱਚੇ / ਬੱਚਿਆਂ ਨੂੰ ਘਰੇ ਹੀ ਰਖੋ, ਜੇਕਰ:

- 😊 ਉਹਨਾਂ ਨੂੰ ਹਾਲ ਵਿਚ ਹੀ ਫਲੂ ਹੋ ਗਿਆ ਹੈ ਜਾਂ ਫਲੂ ਵਰਗੇ ਲੱਛਣ ਹਨ, ਜਿਵੇਂ ਕਿ ਉਲਟੀਆਂ, ਟੱਟੀਆਂ, ਬੁਖਾਰ ਜਾਂ ਕਾਬਾ ਆਦਿ;
- 😊 ਉਹਨਾਂ ਨੂੰ ਪਿੰਕ ਆਈ ਹੋ ਗਿਆ ਹੈ ਤੇ ਹਜੇ ਤੱਕ ਉਸਦਾ ਇਲਾਜ ਨਹੀਂ ਕੀਤਾ;
- 😊 ਉਹਨਾਂ ਨੂੰ ਛੂਤ ਦੀ ਬਿਮਾਰੀ ਹੈ ਜਿਵੇਂ ਕਿ ਚਿਕੇਨ ਪੌਕਸ(ਨਿਕਾਲ) ਆਦਿ। (ਛੂਤ ਦੀਆਂ ਬਿਮਾਰੀਆਂ ਦੀ ਸੂਚੀ ਪੈਰੈਂਟ ਬੋਰਡ ਤੇ ਲਾ ਦਿੱਤੀ ਜਾਵੇਗੀ);
- 😊 ਉਹਨਾਂ ਨੂੰ ਲਗਾਤਾਰ ਖੰਘ ਜਾਂ ਛਿੱਕਾਂ ਆ ਰਹੀਆਂ ਹਨ, ਜੋ ਕਿ ਦੂਜੇ ਬੱਚਿਆਂ ਤੇ ਜਾਂ ਉਹਨਾਂ ਦੇ ਖਡੌਣਿਆਂ ਤੇ ਪੈ ਸਕਦੀਆਂ ਹਨ;
- 😊 ਉਹਨਾਂ ਦੇ ਜੂਆਂ ਪੈ ਗਈਆਂ ਹਨ ਤੇ ਹਜੇ ਤੱਕ ਇਲਾਜ ਨਹੀਂ ਹੋਇਆ; ਜਾਂ
- 😊 ਉਹ ਖੇਡਣ ਲਈ ਚੰਗਾ ਮਹਿਸੂਸ ਨਹੀਂ ਕਰ ਰਹੇ।

ਇਹ ਪੋਲਿਸੀ ਸਾਰਿਆਂ ਦਾ ਖਿਆਲ ਰਖਕੇ ਬਣਾਈ ਗਈ ਹੈ ਅਤੇ ਤੁਹਾਡਾ ਸਹਿਯੋਗ ਸਲਾਘਾਯੋਗ ਹੋਵੇਗਾ। ਛੂਤ ਦੀਆਂ ਬਿਮਾਰੀਆਂ ਬਾਰੇ ਹੋਰ ਜਾਣਕਾਰੀ ਵਾਸਤੇ ਕਿਰਪਾ ਕਰਕੇ ਪਬਲਿਕ ਹੇਲਥ ਨਰਸ ਨੂੰ ਕਾਲ ਕਰੋ।

ਸਿਗਰੇਟ ਪੀਣ ਦੀ ਪੋਲਿਸੀ

ਸਕੂਲ ਦੀ ਪ੍ਰਾਪਰਟੀ ਤੇ ਕਿਤੇ ਵੀ ਸਿਗਰੇਟ ਪੀਣਾ ਮਣਾ ਹੈ।

